



BABA FARID UNIVERSITY OF HEALTH SCIENCES, FARIDKOT

(Established by Govt. of Punjab vide Punjab Act No 18 of 1998)

University Procurement & Facility Department

No.BFUHS/UPFD/2020/8003-05

Date: 21/4/2020

Sub:- Quotations for Purchase of Cleanliness Material.

Sealed quotations are invited for purchase of following items on the terms & conditions mentioned below:-

Sr. No.	Name of the item	Quantity Required
1	ਪੈਚੇ	150
2	ਡਸਟਰ	50
3	ਫੁੱਲ ਝਾੜੂ	50
4	ਫਰਨੈਲ	50
5	ਹਾਰਪਿਕ	50
6	ਫਰਨੈਲ ਦੀਆਂ ਗੋਲੀਆਂ	25 ਪੈਕਟ
7	ਵਾਈਪਰ	15
8	ਮੱਗ	10
9	ਸਰਫ	50 ਪੈਕਟ
10	ਡਸਟਪੈਨ	20
11	ਰੱਸੀ ਵਾਲੇ ਮੋਪ	30
12	ਫਲੈਪ ਮੋਪ	30
13	ਬਾਲਟੀਆਂ	15
14	ਟਾਇਲਟ ਬਰੱਸ	10
15	ਐਸਿਡ	30

Terms & Conditions:-

Payment : By Cheque :- 1. On receipt of material in good condition.
2. On receipt of material satisfactory report from the Concerned Deptt./Store

F.O.R : Central Store, Baba Farid University of Health Sciences, Faridkot.

Rate :1. Taxes (as applicable), if any, be mentioned separately in the quotation.
2. The rates of taxes, be charged as per prevailing Govt. Notified Schedule.

Quantity/Item: Quantity/Item may increase or decrease.

Others :1. The firm should have GST No, PAN No. and Bank Account No.
2. The material should be branded and mentioned on the quotation clearly.

3. The final decision of **The Registrar Baba Farid University of Health Sciences, Faridkot** Regarding branded item would be reserved.

You are requested to send your lowest quotation of above items in sealed cover addressed to "**The Registrar, Baba Farid University of Health Sciences, Faridkot**". The words "**Quotation for Purchase of Cleanliness Material**" may please be inscribed on top of the envelope.

The Registrar, BFUHS, Faridkot reserves the right to reject the quotation without assigning any reason.



BABA FARID UNIVERSITY OF HEALTH SCIENCES, FARIDKOT

(Established by Govt. of Punjab vide Punjab Act No 18 of 1998)
University Procurement & Facility Department

Last date for receipt of quotation in the university office is 05-05-2020 by 5.00 PM. This quotation can be send only by Registered/Speed Post/Traceable Courier.

(Signature)
 Professor Incharge

Quantity Required	Name of the Item	Rate
100		
50		
50		
50		
50		
100		
100		
50		
50		
50		
50		
50		
50		
50		
50		
50		

1. The vendor of material to be supplied to the University of Health Sciences, Faridkot should submit a copy of the quotation to the University of Health Sciences, Faridkot.

2. The quotation should be sealed and marked 'Quotation for purchase of [item name] for [department name]'. The seal should be broken only in the presence of the University officials.

3. The quotation should be submitted to the University of Health Sciences, Faridkot, by the last date mentioned in the advertisement.

4. The quotation should be accompanied by the required bank draft or cheque in favour of the University of Health Sciences, Faridkot.

5. The quotation should be submitted to the University of Health Sciences, Faridkot, by the last date mentioned in the advertisement.

6. The quotation should be submitted to the University of Health Sciences, Faridkot, by the last date mentioned in the advertisement.

7. The quotation should be submitted to the University of Health Sciences, Faridkot, by the last date mentioned in the advertisement.

8. The quotation should be submitted to the University of Health Sciences, Faridkot, by the last date mentioned in the advertisement.

9. The quotation should be submitted to the University of Health Sciences, Faridkot, by the last date mentioned in the advertisement.

10. The quotation should be submitted to the University of Health Sciences, Faridkot, by the last date mentioned in the advertisement.